

ਐਨਾਫ਼ਾਈਲੈਕਸਿਸ:

ਇਲਾਜ ਵਿਚ ਦੇਰੀ ਘਾਤਕ ਹੋ ਸਕਦੀ ਹੈ।*

ਜਾਣੋ ਕਿ ਇਹ ਕੀ ਹੈ।

ਐਨਾਫ਼ਾਈਲੈਕਸਿਸ ਇੱਕ ਗੰਭੀਰ, ਜਾਨਲੇਵਾ ਅਲਰਜੀ ਸੰਬੰਧੀ ਪ੍ਰਤੀਕਿਰਿਆ ਹੈ। ਇਹ ਕਈ ਤਰ੍ਹਾਂ ਦੇ ਭੋਜਨ ਕਾਰਨ (ਜਿਵੇਂ ਕਿ ਮੁੰਗਫਲੀਆਂ ਅਤੇ ਸ਼ੈਲਫਿਸ਼), ਕੀੜੇ ਦਾ ਡੰਗਣਾ, ਦਵਾਈ, ਲੈਟੈਕਸ, ਕਸਰਤ ਅਤੇ ਅਨਜਾਣ ਕਾਰਨ ਰਾਹੀਂ ਹੋ ਸਕਦੀ।

ਅਲਰਜੀ ਛੇੜਨ ਵਾਲੇ ਕਾਰਕ ਨਾਲ ਸਾਮ੍ਹਣਾ ਹੋਣ ਤੋਂ ਬਾਅਦ ਹੇਠਾਂ ਦਿੱਤੇ ਐਨਾਫ਼ਾਈਲੈਕਸਿਸ ਦੇ ਲੱਛਣ ਕੁਝ ਹੀ ਮਿੰਟਾਂ ਦੇ ਅੰਦਰ ਜਾਂ ਕਈ ਘੰਟਿਆਂ ਬਾਅਦ ਪ੍ਰਗਟ ਹੋ ਸਕਦੇ ਹਨ:

ਮੂੰਹ: ਖੁਜਲੀ, ਬੁੱਲ੍ਹਾਂ ਅਤੇ/ਜਾਂ ਜੀਭ ਦੀ ਸੋਜ

ਤਵੱਚਾ: ਖੁਜਲੀ, ਛਪਾਕੀ, ਲਾਲੀ, ਸੋਜ

ਫੇਫੜੇ*: ਸਾਹ ਚੜ੍ਹਨਾ, ਖੰਘ, ਘਰੜ-ਘਰੜ ਸਾਹ ਲੈਣਾ

ਗਲਾ*: ਖੁਜਲੀ, ਜਕੜਨ, ਘੁਟਨ, ਭਰੜਾਹਟ

ਚਿੱਡ: ਉਲਟੀ, ਦਸਤ, ਮਰੋੜ

ਦਿਲ*: ਕਮਜ਼ੋਰ ਨਬਜ਼, ਚੱਕਰ ਆਉਣਾ, ਬੇਹੋਸ਼ੀ

* EpiPen® ਆਟੋ-ਇੰਜੈਕਟਰ, ਐਨਾਫ਼ਾਈਲੈਕਸਿਸ ਨਾਲ ਜੁੜੀ ਹੋਈ ਮੌਤ ਨੂੰ ਰੋਕਦਾ ਨਹੀਂ ਦੱਸਿਆ ਜਾਂਦਾ ਹੈ।
† ਕੁਝ ਲੱਛਣ ਜਾਨਲੇਵਾ ਹੋ ਸਕਦੇ ਹਨ। ਛੇੜੀ ਕਾਰਵਾਈ ਕਰੋ!

ਜਾਣੋ ਕਿ ਕੀ ਕਰਨਾ ਹੈ।

EpiPen® ਆਟੋ-ਇੰਜੈਕਟਰ ਵਿਚ ਵਰਤੀ ਜਾਣ ਵਾਲੀ ਦਵਾਈ, ਐਪੀਨੇਫ਼ਰੀਨ, ਗੰਭੀਰ ਅਲਰਜੀ ਸੰਬੰਧੀ ਪ੍ਰਤੀਕਿਰਿਆਵਾਂ ਲਈ ਪਸੰਦ ਕੀਤਾ ਜਾਣ ਵਾਲਾ ਇਲਾਜ ਹੈ। ਜੇ ਉੱਪਰ ਸੂਚੀਬੱਧ ਕੀਤੇ ਹੋਏ ਲੱਛਣਾਂ ਵਿੱਚੋਂ ਕੋਈ ਵੀ ਪ੍ਰਗਟ ਹੁੰਦੇ ਹਨ, ਤਾਂ EpiPen® ਦਾ ਫ਼ੌਰਨ ਇਸਤੇਮਾਲ ਕਰੋ।

ਨੀਲਾ ਪਾਸਾ ਅਸਮਾਨ ਵੱਲ। ਸੰਤਰੀ ਰੰਗ ਪੱਟ ਵੱਲ।

EpiPen® ਅਤੇ EpiPen Jr® ਆਟੋ-ਇੰਜੈਕਟਰਜ਼ ਦੀ ਵਰਤੋਂ ਕਿਵੇਂ ਕਰਾਂ।



ਨੀਲਾ ਪਾਸਾ ਅਸਮਾਨ ਵੱਲ

- ਸੰਤਰੀ ਰੰਗ ਦੀ ਨੋਕ ਨੂੰ ਹੇਠਾਂ ਵੱਲ ਕਰਕੇ ਪਕੜੋ
- ਨੀਲੇ ਰੰਗ ਦੀ ਸੁਰੱਖਿਆ ਕੈਪ (ਢੱਕਣ) ਨੂੰ ਸਬਲਕੁ ਲ ਸਮੱਧੇ ਸਖੱਚੋ – ਟੇਛਾ ਨਾ ਕਰੋ ਜਾਂ ਮਰੋੜੇ ਨਹੀਂ



ਸੰਤਰੀ ਰੰਗ ਪੱਟ ਵੱਲ

- ਸੰਤਰੀ ਰੰਗ ਦੀ ਨੋਕ (ਸਿਰੇ) ਨੂੰ ਪੱਟ ਦੇ ਬਾਹਰਲੇ ਪਾਸੇ ਦੇ ਵਿਚਕਾਰ ਰੱਖੋ
- ਆਟੋ-ਇੰਜੈਕਟਰ ਨੂੰ ਹੁਲਾਰੇ ਨਾਲ ਘੁੰਮਾ ਕੇ ਪੱਟ ਦੇ ਅੰਦਰ ਖੋਭੇ ਜਦੋਂ ਤੱਕ ਇਹ “ਕਲਿੱਕ” ਨਾ ਕਰੇ
- ਇਸਨੂੰ ਉਸ ਜਗ੍ਹਾ ਪੂਰੇ 3 ਸਕਿੰਟਾਂ ਲਈ ਫੜੀ ਰੱਖੋ



ਬਣੀ ਬਣਾਈ ਸੁਈ ਸੁਰੱਖਿਆ

- ਇੰਜੈਕਸ਼ਨ (ਟੀਕੇ) ਦੇ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਸੁਈ ਕਦੇ ਵੀ ਨੰਗੀ ਨਹੀਂ ਹੁੰਦੀ ਹੈ, ਸੰਤਰੀ ਰੰਗ ਦੀ ਕਵਰ ਸਵੈਚਾਲਿਤ ਤੌਰ 'ਤੇ ਬਾਹਰ ਨਿਕਲਦੀ ਹੈ।

EpiPen® ਨੂੰ ਵਰਤਣ ਤੋਂ ਬਾਅਦ, ਤੁਹਾਨੂੰ ਫ਼ੌਰਨ ਮੈਡੀਕਲ ਸਹਾਇਤਾ ਲੱਭਣੀ ਚਾਹੀਦੀ ਹੈ ਜਾਂ ਐਮਰਜੈਂਸੀ ਰੂਮ ਜਾਣਾ ਚਾਹੀਦਾ ਹੈ। ਅਗਲੇ 48 ਘੰਟਿਆਂ ਲਈ, ਤੁਸੀਂ ਜ਼ਰੂਰ ਹੀ ਹੈਲਥ ਕੇਅਰ ਫ਼ੈਸਿਲਿਟੀ ਦੇ ਕੋਲ ਰਹੋ ਜਾਂ 911 ਨੰਬਰ ਤੇ ਗੱਲ ਕਰਨ ਲਈ ਯੋਗ ਹੋਵੋ।

EpiPen® ਅਤੇ EpiPen Jr® (ਐਪੀਨੇਫ਼ਰੀਨ) ਆਟੋ-ਇੰਜੈਕਟਰਜ਼ ਉਨ੍ਹਾਂ ਮਰੀਜ਼ਾਂ ਨੂੰ ਜਿਨ੍ਹਾਂ ਵਿੱਚ ਐਨਾਫ਼ਾਈਲੈਕਟਿਕ ਦੀ ਪ੍ਰਤੀਕਿਰਿਆ ਵਧਣ ਦਾ ਅੰਦੇਸ਼ਾ ਹੁੰਦਾ ਹੈ, ਲਈ ਐਮਰਜੈਂਸੀ ਇਲਾਜ ਵਾਸਤੇ ਸੂਚਿਤ ਦਰਸਾਇਆ ਜਾਂਦਾ ਹੈ, ਇਸ ਵਿੱਚ ਉਹ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਐਨਾਫ਼ਾਈਲੈਕਟਿਕ ਪ੍ਰਤੀਕਿਰਿਆਵਾਂ ਦਾ ਪੁਰਾਣਾ ਰੋਗ ਹੈ। ਮਰੀਜ਼ ਦੇ ਸਰੀਰਕ ਭਾਰ ਦੇ ਹਿਸਾਬ ਨਾਲ ਖੁਰਾਕ ਦੀ ਤਾਕਤ ਨੂੰ ਹਿਸਾਬ ਲੱਗਾ ਕੇ ਚੁਣਿਆ ਜਾਂਦਾ ਹੈ।

EpiPen® ਅਤੇ EpiPen Jr® ਆਟੋ-ਇੰਜੈਕਟਰਜ਼ ਸਿਰਫ਼ ਐਮਰਜੈਂਸੀ ਇਲਾਜ ਲਈ ਸਹਾਈ ਹੋਣ ਲਈ ਹਨ। ਇਹ ਅਗਲੇਰੀ ਡਾਕਟਰੀ ਜਾਂ ਹਸਪਤਾਲ ਦੀ ਦੇਖਭਾਲ ਦਾ ਬਦਲ ਨਹੀਂ ਹਨ। ਦਵਾਈ ਦੇਣ ਤੋਂ ਬਾਅਦ, ਮਰੀਜ਼ਾਂ ਨੂੰ ਫ਼ੌਰਨ ਚਿਕਿਤਸਾ ਸਹਾਇਤਾ ਲੱਭਣੀ ਚਾਹੀਦੀ ਹੈ ਜਾਂ ਐਮਰਜੈਂਸੀ ਰੂਮ ਵਿੱਚ ਜਾਣਾ ਚਾਹੀਦਾ ਹੈ। ਅਗਲੇ 48 ਘੰਟਿਆਂ ਲਈ, ਮਰੀਜ਼ਾਂ ਨੂੰ ਕਿਸੇ ਸਿਹਤ ਦੇਖਭਾਲ ਸਹੂਲਤ ਕੇਂਦਰ (ਹੈਲਥਕੇਅਰ ਫ਼ੈਸਿਲਿਟੀ) ਦੇ ਨੇੜੇ ਰਹਿਣਾ ਚਾਹੀਦਾ ਹੈ ਜਾਂ ਉੱਥੋਂ ਜਿੱਥੋਂ ਉਹ 911 ਨੂੰ ਫ਼ੋਨ ਕਰ ਸਕਣ। ਇਹ ਯਕੀਨੀ ਬਣਾਉਣ ਲਈ ਕਿ ਇਹ ਉਤਪਾਦ ਤੁਹਾਡੇ ਲਈ ਠੀਕ ਹੈ, ਹਮੇਸ਼ਾਂ ਲੇਬਲ ਨੂੰ ਪੜ੍ਹੋ ਅਤੇ ਉਸ ਅਨੁਸਾਰ ਚੱਲੋ। ਕਿਰਪਾ ਕਰਕੇ ਚਿਤਾਵਨੀਆਂ ਅਤੇ ਸਾਵਧਾਨੀਆਂ, ਗੌਣ ਪ੍ਰਭਾਵਾਂ, ਅਤੇ ਪੂਰੀ ਖੁਰਾਕ ਅਤੇ ਦਵਾਈ ਲੈਣ ਸੰਬੰਧੀ ਹਿਦਾਇਤਾਂ ਲਈ ਆਪਣੇ ਉਤਪਾਦ ਪੈਕੇਜ ਵਿੱਚ ਦਿੱਤੇ ਗਏ ਗਾਹਕ ਜਾਣਕਾਰੀ ਪਰਚਾ (ਲੀਫ਼ਲੈਟ) ਨੂੰ ਵੇਖੋ।

ਇਸ ਪੋਸਟਰ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਜਾਂ ਪ੍ਰਿੰਟ ਕਰਨ ਯੋਗ ਰੂਪ (ਸੰਸਕਰਨ) ਨੂੰ ਡਾਊਨਲੋਡ ਕਰਨ ਲਈ, ਖਪਤਕਾਰ ਸਾਈਟ EpiPen.ca 'ਤੇ ਜਾਓ।


ਇਸ EpiPen® ਐਨਾਫ਼ਾਈਲੈਕਸਿਸ ਪੋਸਟਰ ਦਾ ਸ਼ਾਬਦਿਕ ਅਨੁਵਾਦ PAAB ਵੱਲੋਂ ਮੰਜੂਰਸ਼ੁਦਾ APS ਤੋਂ ਕੀਤਾ ਗਿਆ ਸੀ।



© 2017 Pfizer Canada Inc., Kirkland, Quebec H9J 2M5 • ਟੈਲ ਫ਼ੋਨ: 1-877-EPIPEN1 (1-877-374-7361)
EpiPen®, EpiPen Jr®, Mylan, Inc. ਦੇ ਰਜਿਸਟਰਡ ਟ੍ਰੇਡਮਾਰਕ ਹਨ, ਜੋ ਕਾਨੇਡਾ ਦੀ ਪੂਰੀ ਤਰ੍ਹਾਂ ਮਲਕੀਅਤ ਵਾਲੀ ਸੰਬੰਧਿਤ ਸਾਈਟਸ ਸ਼ੁਦਾ ਕੰਪਨੀ ਹੈ,
Mylan Specialty, L.P.; ਉਪ-ਵਾਈਸ ਸ਼ੁਦਾ, Pfizer Canada Inc., Kirkland, Quebec H9J 2M5

CA0117EPI034M
PP-EPI-CAN-0137-PJ

MEMBER OF
INNOVATIVE MEDICINES CANADA



Trusted for over 25 years.